

THE STATE OF MARYLAND
DEPARTMENT OF AGED CARE
DIVISION OF MEDICAL INSURANCE
(PENSION FUND)

LAWRENCE C. BROWN
No. 35-1921

P. 22

INTERVIEWED 10-1-91

INTERVIEWER NO. 430/ELINOR S. COOPER

No. 1224/ELINOR S. COOPER

In investigation of this office under No. 430/ELINOR S. COOPER, the public state insurance agent No. 1224 dated 10-1-91, the following places of birth of persons born between January 1, 1905 and December 31, 1925, were interviewed and the following percentages of persons born in each place of birth were determined:

1. 100% - BOSTON, MASSACHUSETTS

2. 100% - BOSTON, MASSACHUSETTS

The above two cases were evidently a result of the same cause and therefore it was felt that it would be best to combine them in one report and so eliminate the possibility of confusion in the results. The following table shows the percentage of persons born in each place of birth according to the following report:

1. BOSTON, MASSACHUSETTS

2. BOSTON, MASSACHUSETTS

3. BOSTON, MASSACHUSETTS

4. BOSTON, MASSACHUSETTS

5. BOSTON, MASSACHUSETTS

6. BOSTON, MASSACHUSETTS

7. BOSTON, MASSACHUSETTS

8. BOSTON, MASSACHUSETTS

9. BOSTON, MASSACHUSETTS

10. BOSTON, MASSACHUSETTS

11. BOSTON, MASSACHUSETTS

12. BOSTON, MASSACHUSETTS

13. BOSTON, MASSACHUSETTS

14. BOSTON, MASSACHUSETTS

15. BOSTON, MASSACHUSETTS

16. BOSTON, MASSACHUSETTS

17. BOSTON, MASSACHUSETTS

18. BOSTON, MASSACHUSETTS

19. BOSTON, MASSACHUSETTS

20. BOSTON, MASSACHUSETTS

21. BOSTON, MASSACHUSETTS

22. BOSTON, MASSACHUSETTS

23. BOSTON, MASSACHUSETTS

24. BOSTON, MASSACHUSETTS

25. BOSTON, MASSACHUSETTS

26. BOSTON, MASSACHUSETTS

27. BOSTON, MASSACHUSETTS

28. BOSTON, MASSACHUSETTS

29. BOSTON, MASSACHUSETTS

30. BOSTON, MASSACHUSETTS

31. BOSTON, MASSACHUSETTS

32. BOSTON, MASSACHUSETTS

33. BOSTON, MASSACHUSETTS

34. BOSTON, MASSACHUSETTS

35. BOSTON, MASSACHUSETTS

36. BOSTON, MASSACHUSETTS

37. BOSTON, MASSACHUSETTS

38. BOSTON, MASSACHUSETTS

39. BOSTON, MASSACHUSETTS

40. BOSTON, MASSACHUSETTS

41. BOSTON, MASSACHUSETTS

42. BOSTON, MASSACHUSETTS

43. BOSTON, MASSACHUSETTS

44. BOSTON, MASSACHUSETTS

45. BOSTON, MASSACHUSETTS

46. BOSTON, MASSACHUSETTS

47. BOSTON, MASSACHUSETTS

48. BOSTON, MASSACHUSETTS

49. BOSTON, MASSACHUSETTS

50. BOSTON, MASSACHUSETTS

51. BOSTON, MASSACHUSETTS

52. BOSTON, MASSACHUSETTS

53. BOSTON, MASSACHUSETTS

54. BOSTON, MASSACHUSETTS

55. BOSTON, MASSACHUSETTS

56. BOSTON, MASSACHUSETTS

57. BOSTON, MASSACHUSETTS

58. BOSTON, MASSACHUSETTS

59. BOSTON, MASSACHUSETTS

60. BOSTON, MASSACHUSETTS

61. BOSTON, MASSACHUSETTS

62. BOSTON, MASSACHUSETTS

63. BOSTON, MASSACHUSETTS

64. BOSTON, MASSACHUSETTS

65. BOSTON, MASSACHUSETTS

66. BOSTON, MASSACHUSETTS

67. BOSTON, MASSACHUSETTS

68. BOSTON, MASSACHUSETTS

69. BOSTON, MASSACHUSETTS

70. BOSTON, MASSACHUSETTS

71. BOSTON, MASSACHUSETTS

72. BOSTON, MASSACHUSETTS

73. BOSTON, MASSACHUSETTS

74. BOSTON, MASSACHUSETTS

75. BOSTON, MASSACHUSETTS

76. BOSTON, MASSACHUSETTS

77. BOSTON, MASSACHUSETTS

78. BOSTON, MASSACHUSETTS

79. BOSTON, MASSACHUSETTS

80. BOSTON, MASSACHUSETTS

81. BOSTON, MASSACHUSETTS

82. BOSTON, MASSACHUSETTS

83. BOSTON, MASSACHUSETTS

84. BOSTON, MASSACHUSETTS

85. BOSTON, MASSACHUSETTS

86. BOSTON, MASSACHUSETTS

87. BOSTON, MASSACHUSETTS

88. BOSTON, MASSACHUSETTS

89. BOSTON, MASSACHUSETTS

90. BOSTON, MASSACHUSETTS

91. BOSTON, MASSACHUSETTS

92. BOSTON, MASSACHUSETTS

93. BOSTON, MASSACHUSETTS

94. BOSTON, MASSACHUSETTS

95. BOSTON, MASSACHUSETTS

96. BOSTON, MASSACHUSETTS

97. BOSTON, MASSACHUSETTS

98. BOSTON, MASSACHUSETTS

99. BOSTON, MASSACHUSETTS

100. BOSTON, MASSACHUSETTS

101. BOSTON, MASSACHUSETTS

102. BOSTON, MASSACHUSETTS

103. BOSTON, MASSACHUSETTS

104. BOSTON, MASSACHUSETTS

105. BOSTON, MASSACHUSETTS

106. BOSTON, MASSACHUSETTS

107. BOSTON, MASSACHUSETTS

108. BOSTON, MASSACHUSETTS

109. BOSTON, MASSACHUSETTS

110. BOSTON, MASSACHUSETTS

111. BOSTON, MASSACHUSETTS

112. BOSTON, MASSACHUSETTS

113. BOSTON, MASSACHUSETTS

114. BOSTON, MASSACHUSETTS

115. BOSTON, MASSACHUSETTS

116. BOSTON, MASSACHUSETTS

117. BOSTON, MASSACHUSETTS

118. BOSTON, MASSACHUSETTS

119. BOSTON, MASSACHUSETTS

120. BOSTON, MASSACHUSETTS

121. BOSTON, MASSACHUSETTS

122. BOSTON, MASSACHUSETTS

123. BOSTON, MASSACHUSETTS

124. BOSTON, MASSACHUSETTS

125. BOSTON, MASSACHUSETTS

126. BOSTON, MASSACHUSETTS

127. BOSTON, MASSACHUSETTS

128. BOSTON, MASSACHUSETTS

129. BOSTON, MASSACHUSETTS

130. BOSTON, MASSACHUSETTS

131. BOSTON, MASSACHUSETTS

132. BOSTON, MASSACHUSETTS

133. BOSTON, MASSACHUSETTS

134. BOSTON, MASSACHUSETTS

135. BOSTON, MASSACHUSETTS

136. BOSTON, MASSACHUSETTS

137. BOSTON, MASSACHUSETTS

138. BOSTON, MASSACHUSETTS

139. BOSTON, MASSACHUSETTS

140. BOSTON, MASSACHUSETTS

141. BOSTON, MASSACHUSETTS

142. BOSTON, MASSACHUSETTS

143. BOSTON, MASSACHUSETTS

144. BOSTON, MASSACHUSETTS

145. BOSTON, MASSACHUSETTS

146. BOSTON, MASSACHUSETTS

147. BOSTON, MASSACHUSETTS

148. BOSTON, MASSACHUSETTS

149. BOSTON, MASSACHUSETTS

150. BOSTON, MASSACHUSETTS

151. BOSTON, MASSACHUSETTS

152. BOSTON, MASSACHUSETTS

153. BOSTON, MASSACHUSETTS

154. BOSTON, MASSACHUSETTS

155. BOSTON, MASSACHUSETTS

156. BOSTON, MASSACHUSETTS

157. BOSTON, MASSACHUSETTS

158. BOSTON, MASSACHUSETTS

159. BOSTON, MASSACHUSETTS

160. BOSTON, MASSACHUSETTS

161. BOSTON, MASSACHUSETTS

162. BOSTON, MASSACHUSETTS

163. BOSTON, MASSACHUSETTS

164. BOSTON, MASSACHUSETTS

165. BOSTON, MASSACHUSETTS

166. BOSTON, MASSACHUSETTS

167. BOSTON, MASSACHUSETTS

168. BOSTON, MASSACHUSETTS

169. BOSTON, MASSACHUSETTS

170. BOSTON, MASSACHUSETTS

171. BOSTON, MASSACHUSETTS

172. BOSTON, MASSACHUSETTS

173. BOSTON, MASSACHUSETTS

174. BOSTON, MASSACHUSETTS

175. BOSTON, MASSACHUSETTS

176. BOSTON, MASSACHUSETTS

177. BOSTON, MASSACHUSETTS

178. BOSTON, MASSACHUSETTS

179. BOSTON, MASSACHUSETTS

180. BOSTON, MASSACHUSETTS

181. BOSTON, MASSACHUSETTS

182. BOSTON, MASSACHUSETTS

183. BOSTON, MASSACHUSETTS

184. BOSTON, MASSACHUSETTS

185. BOSTON, MASSACHUSETTS

186. BOSTON, MASSACHUSETTS

187. BOSTON, MASSACHUSETTS

188. BOSTON, MASSACHUSETTS

189. BOSTON, MASSACHUSETTS

190. BOSTON, MASSACHUSETTS

191. BOSTON, MASSACHUSETTS

192. BOSTON, MASSACHUSETTS

193. BOSTON, MASSACHUSETTS

194. BOSTON, MASSACHUSETTS

195. BOSTON, MASSACHUSETTS

196. BOSTON, MASSACHUSETTS

197. BOSTON, MASSACHUSETTS

198. BOSTON, MASSACHUSETTS

199. BOSTON, MASSACHUSETTS

200. BOSTON, MASSACHUSETTS

201. BOSTON, MASSACHUSETTS

202. BOSTON, MASSACHUSETTS

203. BOSTON, MASSACHUSETTS

204. BOSTON, MASSACHUSETTS

205. BOSTON, MASSACHUSETTS

206. BOSTON, MASSACHUSETTS

207. BOSTON, MASSACHUSETTS

208. BOSTON, MASSACHUSETTS

209. BOSTON, MASSACHUSETTS

210. BOSTON, MASSACHUSETTS

211. BOSTON, MASSACHUSETTS

212. BOSTON, MASSACHUSETTS

213. BOSTON, MASSACHUSETTS

214. BOSTON, MASSACHUSETTS

215. BOSTON, MASSACHUSETTS

216. BOSTON, MASSACHUSETTS

217. BOSTON, MASSACHUSETTS

218. BOSTON, MASSACHUSETTS

219. BOSTON, MASSACHUSETTS

COLLECTIVE AGREEMENT 1987 (A)

ARTICLE 10 - ADDITIONAL PAY
NOTICE OF THE AMOUNT
OF APPLICABLE PAY

76	20.2%
67	21.5%
51	23.2%
42	24.5%
33	26.2%
34	27.5%
35	28.8%

VI. PAYMENT RELATED TO DAILY OIL PAY

a) DAILY PAY

The applicable basic pay daily payment will be calculated on the basis of the applicable daily rate of pay (as per Article 10 of the Collective Agreement) multiplied by the number of hours worked (excluding overtime and night work) (Article 10(1)(a))

b) DAILY PAY RATE

The applicable daily rate of pay will continue to be increased as follows:

VII. PAYMENT RELATED TO OIL PAYMENTS

a) OIL PAYMENT :

i) Crude Oil (Oil, Water, Gas)

Basic Pay = 24
Basic Pay Rate = 24

9	24
8	26
7	28
6	30
5	32

6 and below : 24

a) Payments for staff directly employed on the OM of
Plant (Overside).

b) While conducting oil cleaning, oil related sampling
testing, classification and sterilization of crude
oil and/or oil/water/gas/water will be
carried out or may be supervised by OM/Supervisor

b) OIL PAYMENT OF OIL

Upon the oil consumption during a month measured
3 m³/tun, the amount of generation incentive will be reduced
to 14 rpm (1.75% as above & 8 rpm subject to a maximum of
10% of the Generation Incentive).

VIII. APPLICABLE PAY

The applicable pay for the purpose of computing the
Incentives will include basic pay (including special pay, 10%)
less basic pay (10% of basic pay = 24, 3 tun/tun). Thus
the basic pay of an Oilman/Officer entitled to get incentives
under this Article will be 10.4 tun/tun (24 - 24 x 10%).
The applicable pay will be increased to 24.2 tun/tun if
the applicable pay is increased to 24 tun/tun due to the
increased basic pay.

This will take effect June 1, 1931, with right to
cancel option after May 1, 1931, provided that
the Company has not then sold 10,000 shares
of stock.

2nd Oct 1965 - The first 1000 m of the river was very narrow and rocky. The water was clear and shallow. There were many small fish swimming in the water. The water was flowing rapidly. The river bed was rocky and uneven. The water was clear and shallow. There were many small fish swimming in the water. The water was flowing rapidly. The river bed was rocky and uneven.

1878-1880. The first year of the new century was a period of great change and development for the country.

A copy of the above is being sent to the following
authorities and necessary action is
recommended for Finance & Secretary to
Govt. of Punjab, Finance Deptt. (Member, PSKB),
Punjab Civil Secy., Chandigarh,
Secretary to Govt. Punjab, Department of Irrigation,
and Power (Energy Branch), Chandigarh,
Director/Officer-in-Charge, PWD, Patiala,
Officer-in-Charge, PWD, Jalandhar,
Officer-in-Charge, PWD, Lahore,
Officer-in-Charge, PWD, Rawalpindi,
Officer-in-Charge, PWD, Multan,
Officer-in-Charge, PWD, Dera Ismail Khan,
Officer-in-Charge, PWD, Lahore,
Officer-in-Charge, PWD, Faisalabad,
Officer-in-Charge, PWD, Lahore.

**THE
LAW OF THE
REPUBLIC
OF MEXICO
IN
THE
STATE
OF
NEW
MEXICO**

卷之三十一

19. $\int_{-\infty}^{\infty} e^{-x^2/2} x^2 dx = \sqrt{\pi}$

Revised edition

Vol. XII dated 11-6-1981, the Punjab State Electricity Board
is pleased to amend the following clauses of clause 10 of the
P.S.E.B. Rules 1981 as under:-

Figure 1. The effect of the number of nodes on the performance of the proposed algorithm.

and the amount will be 0.7% of
the total pay to the employee and the increased uniformly
for each % of the cost in their wage rate.
The cost of the new pay will be 0.7% of the cost in their wage rate
in 1926 and 0.9% in 1927 and the increase in 1928 from 7%
to 9% in 1928 and 0.7% in 1929 subject to the discretion of the
Board.

(1) *COLLECTIVE BARGAINING AND INDUSTRIAL RELATIONS IN THE U.S.*

PAYOUT SCHEDULE/TABLE
Monthly Payouts of a Rate
of Settlements (%)

80%	10.5%
82	11.0%
84	11.5%
86	12.0%
88	12.5%
90	13.0%
92	13.5%
94	14.0%
96	14.5%
98	15.0%

III. PAYMENT SCHEDULE AND PAYOUTS

1) PAYMENT SCHEDULE

Each month the daily generation will be calculated and the payout will be determined based on the monthly generation and the payout schedule.

2) STATE OF PAYMENT

The state of payment will be determined by the following:

3) STATE OF GENERATION

4) STATE OF MAINTENANCE

(a) Generation (High Level) Percentage of
Generation (High Level)

9	10
7	20
5	30
3	40
4 and below	50

- (b) Repairable or stiff capacity engaged on time (90% of plant capacity).
- (c) Major breakdowns will include oil used during breakdown, remediation and stabilisation of oil spills. Other major events like oil maintenance will be excluded by ESY if approved by Ministry/Department.

5) OIL CONSUMPTION OF OIL

When the Oil Consumption during a month exceeds 15000 Ltrs/Day, the amount of generation percentage will be reduced to 10% of the total generation. This will subject to a minimum of 10% of the total generation.

VI. PAYMENT SCHEDULE

The payment schedule may be revised if required by the Ministry/Department. The revised schedule will be issued by the Ministry/Department.

3

This will confirm my of an officer/official intimated to me
that you have been appointed as the Director of the Central Bank of
India, which appointment will be confirmed to M. 10/2/1991/Introducing of chief
officer, 12/07/1991/this date. Thank you.

This will take effect w.e.f. 11.6.1991, the date in
which your letter No. 422/PAN/26/Vol-II dated 11.6.1991 was received.
The letter will be placed on the desk of the concerned officer.

(Signature)
S. S. Venkateswaran
Secretary to the Government of India
Ministry of Finance

Directorate of Financial Services, Ministry of Finance, New Delhi.

Copy of the same is enclosed herewith for
your information and reference.

The undersigned is the Director of the Central Bank of India,
which appointment will be confirmed to M. 10/2/1991/Introducing of chief
officer, 12/07/1991/this date.
The undersigned, Director of the Central Bank of India,
will be in charge of the following departments:
1. Department of Economic Affairs
2. Department of Banking
3. Department of Finance
4. Department of Statistics
5. Department of Accounts
6. Department of Audit
7. Department of Research
8. Department of Planning
9. Department of International Affairs
10. Department of Legal Affairs
11. Department of Public Relations
12. Department of Information
13. Department of Statistics
14. Department of Accounts
15. Department of Audit
16. Department of Research
17. Department of Planning
18. Department of International Affairs
19. Department of Legal Affairs
20. Department of Public Relations
21. Department of Information

(Signature)
S. S. Venkateswaran
Secretary to the Government of India
Ministry of Finance
Dated: 1.8.1991.

Andst. No. 142956/142026/Fin-385/Vol-III

A copy of the above is forwarded to the concerned
officer for his information and record.

To the Director of the Central Bank of India,
Directorate of Financial Services, Ministry of Finance,
Government of India, New Delhi.

For the Secretary to the Government of India,
Ministry of Finance, New Delhi.

To the Secretary to the Government of India,
Ministry of Finance, New Delhi.

PUNJAB STATE ELECTRICITY BOARD

(FINANCE SECTION)

ORDERFinance Circular
No. 55 /91No. 250 Fin/PRC-

Dated:-28.8.91.

In partial modification of this office order

No. 179/Fin/PRC-1988 dated 22.8.89, the Punjab State Electricity Board is pleased to re-constitute the pay Antomaly Committee to consider the Pay anomalies of various categories of employees in the revised scales of pay effective from 1.1.1986, comprising the following members:-

- | | |
|------------------------------|----------|
| 1. Member/Finance & Accounts | Chairman |
| 2. Administrative Member | Member. |
| 3. Member/Distribution | Member. |
| 4. Secretary/Board | Member. |

2. Director/Monitoring will continue as special invitee(associate Member).

3. Director/Personnel will be associated as Member for considering the anomaly cases of class III & IV employees.

4. Shri K.C. Bhasin, Secretary/PRC, will be associated as a special invitee.

Secretary,
Punjab State Electricity Board,
Patiala.

Endst.No. 161118/161124 /Fin/PRC-I/L-II/1988 Dated:- 28.8.91.

Copy of the above is forwarded to the following for information:-

1. Member/Finance & Accounts, PSEB, Patiala.
2. Administrative Member, PSEB, Patiala.
3. Member/Distribution, PSEB, Patiala.
4. Secretary, PSEB, Patiala.
5. Director/Monitoring, PSEB, Patiala.
6. Director/Personnel, PSEB, Patiala.
7. Secretary/PRC, PSEB, Patiala.

Deputy Secretary/Finance.

Enclst. No. 161125/152105 /Fin/PRC-I/L-II/1988 Dated:-28.8.91.

A copy of the above is forwarded to the following for information and necessary action:-

1. All Engineers-in-Chief/GM/Chief Engineers, PSEB.
2. IIG/V&S, PSEB, Patiala.
3. OSD/Security, PSEB, Patiala.
4. AIP~SES/Directors, PSEB.
5. All Xens/Dy. Directors, PSEB.
6. OSD/T to Chairman.
7. Chief Controller/Finance, PSEB, Patiala.
8. SE/T to Member/Hydel, Member/D and Member/C.
9. SA/Accounts to Member/Finance & Accounts.
10. SA/T to Administrative Member.
11. Chief Accounts Officer, PSEB, Patiala.
12. CAO/P&A, PSEB, Patiala.
13. CAO/E&D, PSEB, Patiala.
14. Chief Auditor, PSEB, Patiala.
15. Accounts & Finance Manager, GNDTP, Bathinda.
16. Cost Controller, PSEB, Patiala.
17. Resident Audit Officer, PSEB, Patiala.
18. Dy. CAO/HQs, PSEB, Patiala.
19. Dy. CAO/O&M, RTP, Ropar.
20. Dy. CAO/Const., RTP, Ropar.
21. Dy. CAO/Projects, Hydel, Patiala.
22. Dy. CAO/MM, PSEB, Patiala.
23. Dy. CAO/M&MHP, PSEB, Patiala.
24. Sr. Accounts Officer/ASHP, Anandpur Sahib.
25. Sr. Accounts Officer/Mukerian Hydel Project, Talwara.
26. Sr. Accounts Officer/Thermal Const., GNDTP, Bathinda.
27. AO/Pre-audit(Thermal Design), PSEB, Patiala.
28. AO/Const.(Site Accounts Cell), GNDTP, Bathinda.
29. Ali Sr. Accounts Officers, Accounts Officers in Pre-audit Offices and Field Offices.
30. Director/Public Relations, PSEB, Patiala.
31. Director/IPI, PSEB, Patiala.
32. All Deputy Secretaries/Under Secretaries, PSEB.
33. Legal Advisor, PSEB, Patiala.
34. Sr. Industrial Relations Officer, PSEB, Patiala.
35. Dy. Secretary/Co-ordination, PSEB, B-54, Greater Kailash-I, New Delhi - 110 048.
36. FS to Chairman/Members/Secretary.
37. All Branch Officers and Heads of Sections.
38. Under Secretary/Protocol, PSEB, Patiala.
39. Under Secretary/Grievances, PSEB, Patiala.
40. Asstt. Director/Languages, PSEB, Patiala.

D.R.B.Gur
Supdt./Finance.
S

ਪੰਜਾਬ ਰਾਜ ਵਿਸ਼ਲੀ ਬੋਰਡ

ਦਫਤਰ ਸਕੱਤਰ
(ਵਿੱਤ ਭਾਗ)

ਵਿੱਤ ਗੁਰੂ ਪੱਤਰ
ਨੰ: 56 / 1991

ਵੱਠ

1. ਸਾਰੇ ਟਿੰਜੇਨ੍ਹੋਅਰ-ਛਿਨ-ਹੋਫ/ਜਲਰਨ ਮੰਨੇਜਰ
2. ਸਾਰੇ ਮੁੱਖ ਵਿਸ਼ੀਨੀਅਰ(ਹਾਈਡਲ ਨਮੂਤ)
3. ਵਿੱਤ ਵੇਲਾਹਕਾਰ, ਪੰਚ:ਚਿ:ਈ:, ਪਟਿਆਲਾ।
4. ਸਾਰੇ ਨਿਕਰਾਨ ਵਿਸ਼ੀਨੀਅਰ } ਹਾਈਡਲ ਨਮੂਤ
5. ਸਾਰੇ ਕਾਜਕਾਰੀ ਵਿਸ਼ੀਨੀਅਰ } ਹਾਈਡਲ ਨਮੂਤ
6. ਮੁੱਖ ਲੋਖਾ ਅਫਸਰ, ਪੰਚ:ਚਿ:ਈ:, ਪਟਿਆਲਾ।
7. ਮੁੱਖ ਆਹੌਟਰ, ਪੰਚ:ਚਿ:ਈ:, ਪਟਿਆਲਾ।
8. ਲੋਖਾ ਅਤੇ ਵਿੱਤ ਮੰਨੇਜਰ, ਗ:ਨਾ:ਦੇ:ਬ:ਪ;ਈ:, ਬਣਿੰਡਾ।
9. ਸੀਨੀਅਰ ਆਈ.ਆਰ.ਏ., ਪੰਚ:ਚਿ:ਈ:, ਪਟਿਆਲਾ।
10. ਭਾਈਕਟਰ, ਟਰੈਨਿੰਗ.ਟੋ.ਆਈ.ਏ., ਪਟਿਆਲਾ।
11. ਭਾਈਕਟਰ, ਲੋਕ ਸੰਚਾਰ, ਪੰਚ:ਚਿ:ਈ:, ਪਟਿਆਲਾ।
12. ਆਈ.ਜੀ.(ਵੀ. ਅਤੇ ਆਸ), ਪੰਚ:ਚਿ:ਈ:, ਪਟਿਆਲਾ।
13. ਉਪ, ਵਿੱਤ ਸੁਲਾਹਕਾਰ, ਪੰਚ:ਚਿ:ਈ:, ਪਟਿਆਲਾ।
14. ਸਾਰੇ ਉਪ ਮੁੱਖ ਲੋਖਾ ਅਫਸਰ, ਸਮਤ ਰੈਥੜ, ਬਰਮਲ ਪਲਾਟ।
15. ਸਾਰੇ ਸੀਨੀਅਰ ਲੋਖਾ ਅਫਸਰ, ਪੰਚ:ਚਿ:ਈ:, ਪਟਿਆਲਾ।
16. ਸਾਰੇ ਲੋਖਾ ਅਫਸਰ, ਡੀਲਡ, ਪੰਚ:ਚਿ:ਈ:, ਪਟਿਆਲਾ।
17. ਲੋਖਾ ਅਫਸਰ/ਪਨਸ਼ਨ, ਪੰਚ:ਚਿ:ਈ:, ਪਟਿਆਲਾ।

ਮੀਮੋ ਨੰ: 163457/164127 / ਫਿਲ-665

ਮਿਤੀ: 30.8.1991

ਵਿਸ਼ਾ:

Implementation of the recommendations of PSEB
Pay Revision Committee- Grant of eight days earned
leave to the vacation staff(Teachers only).

- ਉਪਰੋਕਤ ਵਿੱਤੇ ਤੇ ਪੰਜਾਬ ਸਰਕਾਰ, ਵਿੱਤ ਭਾਗ(ਪ੍ਰੋਗਰਾਮ ਬਾਰੋਂਚ-1)
ਅਗੋਗੜ੍ਹ ਦੇ ਪੱਤਰ ਨੰ: 10/36/89-1/ਐਡ.ਪੀ. 1/2033 ਮਿਤੀ 8.3.90 ਦੀ ਇਕ
ਕਾਪੀ ਕੁਝਨਾਂ ਅਤੇ ਅਗਲੇਂਦੀ ਕਾਰਵਾਈ ਲਈ ਭੇਜੀ ਜਾਂਦੀ ਹੈ।
2. ਪੰਜਾਬ ਰਾਜ ਵਿਸ਼ਲੀ ਬੋਰਡ ਨੇ ਪੰਜਾਬ ਸਰਕਾਰ ਦਾ ਉਪਰੋਕਤ ਪੱਤਰ
ਇਸ ਵਿੱਚ ਦਿਤੀਆਂ ਹਦਾਇਤਾਂ ਸਮੇਤ ਅਖਦਾ ਲਿਆ ਹੈ। ਇਸ ਪੱਤਰ ਵਿੱਚ ਦਿੱਤੀ
ਗਈ ਸਹੂਲਤ 1991 ਦੇ ਕੈਲੋਡਰ ਸਾਲ ਭਾਵ 1.1.91 ਤੋਂ ਨਾਲੂੰ ਹੋਵੇਗੀ। ਇਸ
ਸੰਧੀਧ ਵਿਚ ਦੱਸਿਆ ਜਾਂਦਾ ਹੈ ਕਿ ਪੰਜਾਬ ਸੀ.ਐਸ.ਆਰ., ਰੂਲ ਦੀ 8.117 ਦਾ
ਕਾਰਪਾਰਿੰਗ ਰੇਗੂਲੇਸ਼ਨ ਪੀ.ਐਸ.ਏ.ਬੀ. ਐਸ.ਐਸ.ਆਰ-1972 ਜਿਲ੍ਹਾ-1 ਭਾਗ-1,
ਦਾ ਰੇਗੂਲੇਸ਼ਨ 8.53 ਹੈ।

ਨੱਖੀ/ਉਪਰੋਕਤ ਅਨੁਸਾਰ

30/8/91
ਉਪ ਸਕੱਤਰ/ਵਿੱਤ

Copy of the letter No. 10/36/89-1FP1/20 3 dated 8.3.1990 from Government of Punjab, Deptt. of Finance, (Finance Personnel Branch-I) to the Secretary to Government of Punjab, Department of Education etc. etc.

Subject:- Implementation of the recommendations of the Third Punjab Pay Commission- Grant of eight days earned leave to the employees of the Vacation Departments.

Sir,

I am directed to address you on the subject cited above and to say that as per provisions contained in rule 8.117(a) of Punjab Civil Services Rules, Volume-I, Part-I, the employees of Vacation Department --- are not entitled to any earned leave in respect of duty performed in any year in which the staff avails itself of full vacation. Now, in pursuance of the recommendations of the Third Punjab Pay Commission, the President of India is pleased to decide that the employees of Vacation Departments shall be entitled to eight days earned leave for every completed year spent on duty. The concession of earned leave of eight days shall not be admissible to such Government employees in respect of any year in which he is prevented from availing himself of the full vacation as he is entitled to the earned leave as is admissible to the employees of Non-Vacation Departments, as per provision of Rule 8.117(b) of the Punjab Civil Services Volume-I, Part-I, if any employee or the Vacation Department avails himself of a part of vacation the earned leave proportionately admissible to him under Rule 8.117(b) together with eight days additional earned leave will not exceed the maximum earned leave admissible under rule 8.117(b). The benefit will accrue to the staff from the calendar year, 1990 i.e. from the 1st January, 1990.

2. Necessary amendment in the relevant rules will be made in due course.

Copy pasted.

Ans

ਪਿਠ ਅੰਕਣ ਨੰ: 164128/164453 /ਫਿਲ-665

ਮਿਤੀ: 30.8.91

ਭੇਜਿਆ ਜਾਂਦਾ ਹੈ:- ਉਪਰੋਕਤ ਦਾ ਮੁਤਾਬਾ ਹੇਠ ਲਿਖੇ ਦਫ਼ਤਰਾਂ ਨੂੰ ਅਗਲੇਰੋ ਕਾਰਵਾਈ ਲਈ

1. ਸਹਾਇਕ, ਭਾਈਏਕਟਰ, ਬ੍ਰਾਸਾ, ਪੰ: ਰਾ: ਇ: ਈ: , ਪਟਿਆਲਾ।
2. ਉਪ ਮੁਖ ਨਖਾ ਅਡਸਰ, ਅਫ਼ਦਰਪਰ ਸਾਹਿਬ।
3. ਉਪ ਮੁਖ ਨਖਾ ਅਡਸਰ ਮਕਰੀਆਂ ਹਾਈ ਡਲ ਪੋਟੋਕਟ ਤਲਵਾੜਾ।
4. ਓ.ਐਂ.ਡੀ. /ਪਾਕਿਅਤੀ ਪੰ: ਰਾ: ਇ: ਈ: , ਪਟਿਆਲਾ।
5. ਕਾ ਸਟ ਕਟਰੇਨਰ, ਪੰ: ਰਾ: ਇ: ਈ: , ਪਟਿਆਲਾ।
6. ਮੁਖ/ਪ੍ਰਾਥਰ ਈ.ਈ. ਅਮ. ਪੀ. , ਹੰਡੀਗੜ੍ਹ।
7. ਮੁਖ ਇੱਜੀਨੀਅਰ/ਈ. ਸੀ. ਈ. , ਹੰਡੀਗੜ੍ਹ।
8. ਹੰਜੀ ਭੇਟ ਆਡਿਟ ਅਫਸਰ, ਪੰ: ਰਾ: ਇ: ਈ: , ਪਟਿਆਲਾ।
9. ਵਿੱਤ-ਸਨਾਹਕਾਰ ਅਤੇ ਮੁਖ ਨਖਾ ਅਡਸਰ, ਈ.ਈ. ਅਮ. ਪੀ. , ਨੰਗਲ ਟਾਊਨਸਿਪ।
10. ਵਿੱਤ-ਸਨਾਹਕਾਰ ਅਤੇ ਮੁਖ ਨਖਾ ਅਡਸਰ, ਇਆਸ ਪ੍ਰੋਜੈਕਟ ਤਲਵਾੜਾ ਟਾਊਨਸਿਪ।
11. ਸਾਰੂ ਬੁਰਾਂ ਅਡਸਰ, ਪੰ: ਰਾ: ਇ: ਈ: , ਪਟਿਆਲਾ।
12. ਸਾਰੂ ਉਪ ਸਕਤਰ/ਅਧੀਨ ਸਕਤ , ਪੰ: ਰਾ: ਇ: ਈ:।
13. ਓ.ਐਂ.ਡੀ. (ਟੌ) ਟੁ ਅਰਮਨ।
14. ਅਸ. ਈ. (ਟੌ) ਟੁ ਮੁਖਰ(ਹੋਈ ਡਲ), ਮੈਂਬਰ(ਡੌ) ਅਤੇ ਮੈਂਬਰ(ਕਮਰਸ਼ੀਅਲ)
15. ਅਸ. ਈ. (ਟੌ) ਟੁ ਪ੍ਰਦਿਧਕੀ, ਮੁਖਰ।
16. ਅਸ. ਈ. (ਅਕਾਂ ਕਟੋਸ) ਟੁ, ਮੈਂਬਰ/ਵਿੱਤ ਤੇ ਲੇਖਾ।
17. ਉਪ ਸਕਤਰ/ਕੋ-ਆਰਕੀਨਸ਼ਨ, ਪੰ: ਰਾ: ਇ: ਈ: , 54 ਗਰੇਟਰ ਲੋਨਸ਼- 1, ਨਵੀਂ ਚਿੱਲੀ।
18. ਨੀਜੀ - ਸਕਤਰ/ਪਾਰਮਨ/ਮੈਂਬਰ/ਸਕਤਰ।
19. ਸਕਤਰ/ਅਨ. ਆਰ. ਈ. ਈ. ਅਵੰਡਿੰਗ ਨਿਰਮਾਣ ਭਵਨ, ਛੇਂ ਚਿੱਲੀ।
20. ਸਕਤਰ/ਇਨਖਾਰ ਸੋਧ ਕਮਟੀ, ਪੰ: ਰਾ: ਇ: ਈ: , ਪਟਿਆਲਾ।
21. ਸੁਕਤਰ/ਅਹ. ਪੀ. ਅਸ. ਈ. ਈ. ਫਿਸਲਾ-4,
22. ਮੁਖ ਇੱਜੀਨੀਅਰ/ਟਰਾਸਮਿਸ਼ਨ, ਈ. ਈ. ਅਮ. ਪੀ. ਹੰਡੀਗੜ੍ਹ।
23. ਮੁਖ ਇੱਜੀਨੀਅਰ/ਇਆਸ ਸਤਲੁਜ ਟਿੱਕ ਕੁਦਰ ਨਗਰ(ਅਹ. ਪੀ.)
24. ਮੁਖ ਇੱਜੀਨੀਅਰ/ਇਲਕਟੋਕਲ ਹੰਡੀਗੜ੍ਹ ਅਡਮਨੀ ਸਟੇਸ਼ਨ, ਹੰਡੀਗੜ੍ਹ।
25. ਝੋਨਰਲ ਮਨਜਰ/ਵਿਦੀਵੀ, ਇਲੋਕਟੋਕਲ ਸੂਪਲਾਈ ਅੰਡਰਟੈਕਿੰਗ, ਨਵੀਂ ਚਿੱਲੀ।
26. ਪਾਰਮਨ ਅਤੇ ਮਨਜਿਗ ਡਾਇਰੈਕਟਰ ਨਜ਼ਦੀਨ ਹਾਈ ਡਰੇ, ਇਲੋਕਟੋਕਲ ਪਾਵਰ ਕਾ ਉਪਰੋਕਤ ਲਿਮ: 57 ਮਲਜ਼ਾ ਨਹਿਰ ਪਲਸ ਨਵੀਂ ਚਿੱਲੀ।
27. ਜਨਰਲ ਮਨਜ਼ਰ/ਈ. ਸੀ. ਈ. ਟਾਲਵਾੜਾ ਟਾਊਨਸਿਪ।
28. ਇੱਜੀਨੀਅਰ/ਇਨ-ਹੋਫ/ਜਨਰੂਸ਼ਨ, ਈ. ਈ. ਅਮ. ਪੀ. , ਨੰਗਲ ਟਾਊਨਸਿਪ।
29. ਸਕਤਰ, ਅਪ. ਅਸ. ਈ. ਈ. , ਪੱਧੂਨਾ।

M.R.B. Grewal
ਸੁਪਰਡੋਟ/ਵਿੱਤ

ਗੁਰੰਦਰ